

ਕਾਰਜਕਾਰੀ ਇੰਜੀਨੀਅਰ, ਪ੍ਰਾਤਕ ਮੰਡਲ

ਲੋਕ ਨਿਰਮਾਣ ਵਿਭਾਗ (੩ ਤੇ ਮ) ਲਾਖ ਲੁਧਿਆਣਾ

Phone/Fax No. 0161-2429982

Email ID : karj@punjab.gov.pk

ਦੀ

ਪ੍ਰਿੰਸੀਪਲ  
ਲੋਕ ਨਿਰਮਾਣ ਵਿਭਾਗ  
ਲੁਧਿਆਣਾ, ਫੇਸ-III, ਲੁਧਿਆਣਾ

ਨੰ. 933

ਮਿਤੀ: 05/07/2024

ਵਿਸ਼ਾ:- Regarding issuance of Building Safety Certificate (2024-2025)

ਹਵਾਲਾ: ਆਪ ਦਾ ਪੱਤਰ ਨੰ. GLCS/DR/LDH/2024-25/01 ਮਿਤੀ 26/04/2024

ਉਪਰੋਕਤ ਵਿਖੇ ਤੇ ਹਵਾਲੇ ਦੇ ਸਬੰਧ ਵਿੱਚ ਆਪ ਨੂੰ ਲਿਖਿਆ ਜਾਂਦਾ ਹੈ ਕਿ ਗ਼ਰੀਬ ਲੋਕ ਕੋਲਵੈਟ ਸਕੂਲ, ਲੁਧਿਆਣਾ, ਫੇਸ-III, ਲੁਧਿਆਣਾ ਦਾ ਨਿਰਮਾਣ ਉਪ ਮੰਡਲ ਇੰਜੀਨੀਅਰ, ਪ੍ਰਾਤਕ ਉਪ ਮੰਡਲ ਨੰ. 3, ਲੁਧਿਆਣਾ ਵੱਲੋਂ ਕੀਤਾ ਗਿਆ ਅਤੇ ਉਨ੍ਹਾਂ ਦੀ ਰਿਪੋਰਟ ਮੁਤਾਬਕ ਸਕੂਲ ਦੀ ਬਿਲਡਿੰਗ ਮਿਤੀ 31/03/2025 ਤੱਕ ਸਹੀ ਜਾਪਦੀ ਹੈ। ਸਕੂਲ ਦੀ ਬਿਲਡਿੰਗ ਵਿੱਚ ਇਸ ਦਫ਼ਤਰ ਦੀ ਮੌਜੂਦਗੀ ਤੋਂ ਬਗ਼ੈਰ ਕੋਈ ਵੀ ਐਂਡੀਸਟਰੀਅਲ ਅਲਟਰੇਸਨ ਨਾ ਕੀਤੀ ਜਾਵੇ।

ਨਵੀਂ/ਸਰਟੀਫਿਕੇਟ

ਕਾਰਜਕਾਰੀ ਇੰਜੀਨੀਅਰ  
ਪ੍ਰਾਤਕ ਮੰਡਲ, ਲੋ. ਨਿ. ਵਿ.,  
ਭ ਤੇ ਮ ਲਾਖ ਲੁਧਿਆਣਾ

ਮਿੱਠ ਅੰਕਣ ਨੰ.

ਮਿਤੀ:

ਉਪਰੋਕਤ ਦਾ ਉਤਾਰਾ ਉਪ ਮੰਡਲ ਇੰਜੀਨੀਅਰ, ਪ੍ਰਾਤਕ ਉਪ ਮੰਡਲ ਨੰ. 3, ਲੁਧਿਆਣਾ ਨੂੰ ਸੂਚਨਾ ਅਤੇ ਅਗਲੀ ਲੋੜਾਂ ਦੀ ਕਾਰਵਾਈ ਲਿੱਤ ਭੇਜਿਆ ਜਾਂਦਾ ਹੈ।


- 54 -  
ਕਾਰਜਕਾਰੀ ਇੰਜੀਨੀਅਰ  
ਪ੍ਰਾਤਕ ਮੰਡਲ, ਲੋ. ਨਿ. ਵਿ.,  
ਭ ਤੇ ਮ ਲਾਖ ਲੁਧਿਆਣਾ

**PROFORMA FOR THE SAFETY OF SCHOOL BUILDING  
PART- 1**

(To be filled by the Head of School/ Institute)

1. Name of the School : **GREEN LAND CONVENT SCHOOL**
2. Location : **PHASE-II, URBAN ESTATE, DUGRI, LUDHIANA**
3. Plot Area : **1.53 acre/6191.69 Sq. Meter**
4. Plinth Area : **6000 sq. yard / Land Area 54475.59**  
(Sq. Ft.)

<b>BASEMENT</b>	<b>10000.00</b>
<b>GROUND FLOOR</b>	<b>14475.59</b>
<b>FIRST FLOOR</b>	<b>10000.00</b>
<b>SECOND FLOOR</b>	<b>10000.00</b>
<b>THIRD FLOOR</b>	<b>10000.00</b>
5. Number of Storey's : **Basement/Ground/First/Second/Third Floor**
6. Year of Construction of Building : **2007**
7. **If the building has been constructed under the Supervision of the qualified Engineer, the following details may be given:**
  - a) Name of the Engineer with qualification : **Mr. Ved Bhushan Sharma**
  - b) Address of Engineer : **Abbuwal Road, New Abadi, Akalgarh, Ludhiana**
- c) Set of Structural drawings used in the construction, if available : **Enclosed**
- d) Name & address of Architect with qualification : **Mrs. SHELJA GUPTA**
8. **Whether the building has been constructed for the purpose :**
  - a) School : **Yes**
  - b) Residential Purpose and converted for use as a School : **No**
9. **Materials used for roofs**
  - a) R.C.C. Slabs/R.B.C Slabs : **Yes**
  - b) R.S. Joist & Battons : **No**
  - c) Wooden joists & Battons : **No**
10. **Materials used for walls**
  - a) Mud Mortar : (YES/ NO) **No**
  - b) Cement Mortar : (YES/ NO) **Yes**
  - c) Plaster (i) Lime Mortar : (YES/ NO) **No**  
(ii) Cement Mortar(YES/NO) **Yes**
11. **Flooring**
  - a) Conglomerate : (YES/ NO) **Yes**
  - b) Terrazo : (YES/ NO) **No**
  - c) Brick Paving. : (YES/ NO) **No**
12. **A detailed drawing indicating dimensions of the rooms alongwith size and location of doors and windows:** **Enclosed**

  
Principal  
Green Land Convent School  
Phase-II Dugri, Ludhiana.  
Signature with Stamp of the  
of the School/Institu

**PART-II**  
(To be filled by the S.D.E.)

a) I have visited the above mentioned school on dated ...2/2/24..... and have visu-  
inspected it from all angles of safety and find it fit for normal use as School buildings.

b) In case any addition/ alteration or expansion and modifications to this buildings is to be carr-  
out, the same be carried out under the supervision of a qualified Engineer and this certificate n  
be reobtained after the completion from the undersigned.

c) In case the building is affected by food, or if there is settlement of walls/ foundations or saggi  
of roofs etc. immediate inspection of the undersigned by arranged to check the stability and safe  
of the building.

d) This building can be safety occupied for normal use upto 31/3/2025  
(indicate upto which it can be used)

**Sub Divisional Engineer**

*[Signature]*  
Sub Divisional Engineer  
Provincial Hospital No. 3,  
P. W. D. S. R. B., Lushkha.